



Panacea Biotec

Innovation in support of life

November 06, 2019

The Manager, Listing Department
The National Stock Exchange of India Ltd.
Exchange Plaza, Bandra Kurla Complex,
Bandra (E), Mumbai – 400 051

BSE Limited
Corporate Relationship Department,
Phiroze Jeejeebhoy Towers,
Dalal Street, Mumbai - 400 001

NSE Symbol : PANACEABIO

BSE Scrip Code: 531349

Reg.: Compliance under Regulation 47 of SEBI (Listing Obligations and Disclosure Requirements) Regulations, 2015

Dear Sir/Madam

In continuation to our letter dated November 05, 2019 intimating the date of proposed Board Meeting scheduled to be held on November 14, 2019, for approving the Standalone and Consolidated Unaudited Financial Results (Provisional) for the quarter and half year ended September 30, 2019 and pursuant to Regulation 47 of SEBI (Listing Obligations and Disclosure Requirements) Regulations, 2015, please find enclosed herewith newspaper copies of the notice of Board Meeting published in the following newspapers on November 06, 2019:-

- Business Standard (English);
- Desh Sewak (Punjabi)

This is for your kind information and record please.

Thanking you,

Yours truly,
for **Panacea Biotec Ltd.**




Devender Gupta
Chief Financial Officer and Head IT

Encl.: As above

Panacea Biotec Ltd.

CIN: L33117PB1984PLC022350

Registered Office: Ambala-Chandigarh Highway, Lalru - 140 501, Punjab, India. Ph.: +91-1762-505900, Fax: +91-1762-505906.

e-mail: corporate@panaceabiotec.com website: www.panaceabiotec.com

SPL Industries Limited

Regd Office: No. 202, 11nd Floor, Vikramaditya Tower, Alaknanda Market, Kalkaji, New Delhi-110019
E-mail: cs@spllimited.com, Website: www.spllimited.com
CIN: L74899DL1991PLC062744

NOTICE OF BOARD MEETING

Pursuant to Regulation 47 of SEBI (Listing Obligations and Disclosure Requirements) Regulations, 2015, notice is hereby given that a meeting of Board of Directors will be held on **Wednesday, November 13, 2019** to consider and approve the Un-Audited Financial Results for the Second Quarter/Half Year of FY 2019-20 ended September 30, 2019.

Further, as per the Company's Code of Conduct for Prohibition of Insider Trading in pursuance to (Prohibition of Insider Trading) (Amendment) Regulations, 2018, the trading window for dealing in the securities of the Company is closed for all Directors, KMPs, Officers and Employees & Connected persons of the Company from October 01, 2019 till 48 hours after the date on which Un-Audited Financial Results are submitted to stock exchanges (both days inclusive) for the purpose of announcement of aforesaid financial results.

For SPL Industries Limited
--SD--
Ashish Yadav
(Company Secretary & Compliance Officer)

Date : 05.11.2019
Place : Faridabad




NATIONAL SEEDS CORPORATION LTD.

(A Government of India Undertaking - "Mini Ratna" Company)
CIN: U74899DL1963GOI003913
BEEJ BHAWAN, PUSA COMPLEX, NEW DELHI-110012
E-mail: nsc@indiaseeds.com | Website: www.indiaseeds.com

Tender Notice for Insurance of Stock in Transit-Marine Cargo Open policy

National Seeds Corporation Ltd., a fast growing schedule "B" and a "Mini Ratna" PSU under Ministry of Agriculture and Farmers Welfare invites quotations through offline mode. Details of the Tender may be downloaded from the website of the Corporation <https://indiaseeds.eproc.in> and www.indiaseeds.com. Quotes completed in all respect can be submitted on or before 18.11.2019 up to 13.00 hr. at Head Office, New Delhi.

Sr. General Manager (F&A)



Panacea Biotec Limited

CIN: L33117PB1984PLC022350
Corp. Office: B-1 Extn./G-3, Mohan Co-operative Indl. Estate, Mathura Road, New Delhi - 110044

NOTICE

Notice is hereby given that pursuant to Regulation 47 of the SEBI (Listing Obligations and Disclosure Requirements) Regulations, 2015 ("SEBI LODR Regulations"), a meeting of the Board of Directors of the Company is scheduled to be held on November 14, 2019 at New Delhi, inter-alia, to consider and approve the Standalone and Consolidated Unaudited Financial Results (Provisional) for the quarter and half year ended September 30, 2019.

Further, pursuant to the Code of Conduct of the Company under SEBI (Prohibition of Insider Trading) Regulations, 2015, the close period of the trading window of the Company for all Designated Persons of the Company and Material Subsidiaries of the Company which commenced from October 01, 2019 shall continue till November 16, 2019.

This intimation is also available on the website of BSE Limited (www.bseindia.com) and National Stock Exchange of India Limited (www.nseindia.com) where the Company's shares are listed and also available on the website of the Company (www.panaceabiotec.com).

For Panacea Biotec Limited
Sd/-
Vinod Goel
Group CFO and Head Legal & Company Secretary

Date : November 05, 2019
Place : New Delhi

Regd. Office: Ambala-Chandigarh Highway, Lalru-140 501, Punjab
Website: www.panaceabiotec.com E-mail: companysec@panaceabiotec.com
Tel: +91 11 41679000, Fax: +91 11 41679070



पंजाब नैशनल बैंक Punjab National Bank

BRANCH G. T. ROAD, GHAZIABAD

POSSESSION NOTICE [rule 8]

(Under Section 13 (4) of Securitization Act, 2002 read with rule 8 (1) of Security Interest Act, 2002)


The undersigned being the authorized officer of Punjab National Bank, Branch: G. T. Road, Ghaziabad, in pursuance of the power conferred under Section 13 (12) read with rule 9 of the Security Interest Act, 2002 (herein after "said rules"), issued a demand notice dated 22/07/2019 calling upon the borrower/ Guarantor Sh. Rohit Kumar S/o Sh. Vinod Kumar Add 1) H No. 412 Bajaria Shoraki, Ghaziabad Kanjimal, Near Dasna Gate, Ghaziabad 201001 bearing Loan account no 522100NC00 the amount mentioned in the notice being Rs. 21,12,949/- (Rs. Twenty One Lakh Twelve Thousand and 499 paise only) due and outstanding as on 30/06/2019, along with further interest, costs and expenses thereon. The borrower / guarantors / mortgagors have failed to discharge his / their liability / to repay the aforesaid notice and therefore this notice is hereby given to the borrower / guarantors / mortgagors that the undersigned has taken possession of the property described herein below in exercise of power conferred by the said Act read with rule 9 of the said rules on this dated 02.11.2019.

The borrower / guarantors / mortgagors in particular and the public in general are hereby cautioned here under and any dealing with the said property will be subject to the charge of the Punjab National Bank (UP) for loan amount of Rs. 21,12,949/- (Rs. Twenty One Lakh Twelve Thousand and 499 paise only) due and outstanding as on 30/06/2019, along with further interest, costs and expenses thereon.

DESCRIPTION OF THE IMMOVABLE PROPERTY

EM of all part & parcel of residential 65 entire Ground Floor Kanjimal, Near Dasna Gate, Ghaziabad.

Date: 02.11.2019
Place: Ghaziabad



KOTAK MAHINDRA BANK LTD.

Registered Office: 27-BKC, C-27, G-Block, Bandra Kurla Complex, Mumbai - 400050
Branch Office : 7th Floor, Ambadeep Building, 14 K.G. Marg, New Delhi-110001

NOTICE UNDER SECTION 13(2) OF THE SECURITISATION AND RECONSTRUCTION OF FINANCIAL ASSETS AND ENFORCEMENT OF SECURITY INTEREST ACT, 2002

Notice is hereby given that the below mentioned borrower /Co-Borrowers, who have availed loan facility (KMBL) having its branch office at 7th Floor, Ambadeep Building, 14 K.G. Marg, New Delhi-110001, have taken possession of the immovable properties to KMBL, the details of which are described herein below. The details of the immovable properties to KMBL on date mentioned below.

The borrower /Co-Borrowers as well as the public in general are hereby informed that the undersigned being the authorized officer of Kotak Mahindra Bank Ltd. in pursuance of the power conferred by the said Act read with rule 9 of the said rules on this dated 06/11/2019.

Name of the Borrower(s)/ Guarantor(s)/ Mortgagor(s)	Loan A/c No., Demand Notice Date & Amount, NPA
1. M/s Addition Apparels (Borrower) Through its Proprietor Mr. Sameer Kumar, Shop No. - 36, Block DDA Market, Ashok Vihar, Delhi- 110052 Also at: M/s Addition Apparels, Through its Proprietor Mr. Sameer Kumar, C-3/12, Model Town III, New Delhi- 110009	LOAN ACCOUNT NO: 522100NC00 Demand Notice Date: 22/07/2019 Outstanding Amount: (Rupees) Fourteen Lakh and 949 paise only as on 13th Oct 2019 NPA Date: 11th August 2019
2. Mr. Ramesh Kumar (Mortgagor) C-3/12, Model Town III, New Delhi- 110009 Also at: Mr. Ramesh Kumar, Shop No. 38, LSC, Pocket-B, Ashok Vihar Phase-III, New Delhi- 110052	LOAN ACCOUNT NO: 522100NC00 Demand Notice Date: 22/07/2019 Outstanding Amount: (Rupees) Nine Lacs and 949 paise only as on 13th Oct 2019 NPA Date: 11th August 2019
1. M/s Addition Apparels (Borrower) Through its Proprietor Mr. Sameer Kumar, Shop No. - 36, Block DDA Market, Ashok Vihar, Delhi- 110052 Also at: M/s Addition Apparels, Through its Proprietor Mr. Sameer Kumar, C-3/12, Model Town III, New Delhi- 110009	LOAN ACCOUNT NO: 522100NC00 Demand Notice Date: 22/07/2019 Outstanding Amount: (Rupees) Nine Lacs and 949 paise only as on 13th Oct 2019 NPA Date: 11th August 2019
2. Mr. Ramesh Kumar (Co-Borrower & Mortgagor) C-3/12, Model Town III, New Delhi- 110009 Also at: Mr. Ramesh Kumar, Shop No. 38, LSC, Pocket-B, Ashok Vihar Phase-III, New Delhi- 110052	LOAN ACCOUNT NO: 522100NC00 Demand Notice Date: 22/07/2019 Outstanding Amount: (Rupees) Five Hundred and 949 paise only as on 13th Oct 2019 NPA Date: 11th August 2019
3. Mrs. Nidhi Kumar (Co-Borrower) C-3/12, Model Town III, New Delhi- 110009	LOAN ACCOUNT NO: 522100NC00 Demand Notice Date: 22/07/2019 Outstanding Amount: (Rupees) Five Hundred and 949 paise only as on 13th Oct 2019 NPA Date: 11th August 2019

Date : 06/11/2019 Place: Delhi / NCR




इण्डियन ओवरसीज बैंक Indian Overseas Bank

Good people to grow with

Asset Recovery Management Branch: 3, Chowringhee Approach, Kolkata- 700072. Ph- 2212 4053

SALE NOTICE FOR SALE OF IMMOVABLE PROPERTIES

[Under Proviso to Rule 8(6) of Security Interest (Enforcement) Rules] E-Auction Sale Notice for Sale of Immovable Assets under the Securitization and Reconstruction of Financial Assets and Enforcement of Security Interest Act, 2002 read with proviso to Rule 8(6) of the Security Interest (Enforcement) Rules, 2002. Notice is hereby given to the public in general and in particular to the Borrower(s) and Guarantor(s) that the below described immovable property mortgaged/charged to the Secured Creditor, the physical possession of which has been taken by the Authorized Officer of INDIAN OVERSEAS BANK, Secured Creditor, will be sold on, "As is where is", "As is what is", and "Whatever there is" on 21.11.2019, for recovery of Rs.27,08,70,315.17 (Rupees Twenty Seven Crore Eight Lakhs Seventy Thousand Three Hundred and Fifteen and Seventeen Paise only) along with further interest and cost, due to the INDIAN OVERSEAS BANK, Secured Creditor from following Borrower and Guarantors: M/s. Sandstone Infraprojects Private Limited (Borrower), Mr. Dinesh Raj Bagga (Mortgagor), Mr. Sachin Agarwal (Guarantor), Mrs. Shashi Agarwal (Guarantor).

The Reserve Price will be Rs.3,51,00,000/- and the Earnest Money Deposit will be Rs.35,10,000/-

[Short description of the immovable property with known encumbrances, if any]
Entire First Floor & Second Floor, Bearing Property No. G-243, area measuring 250.83 Sqm Block-G, Naraina Residential (shop cum residential), scheme, New Delhi-110028

Notice under section 13(2) of the Securitisation and Reconstruction of Financial Assets and Enforcement of Security Interest Act, 2002 (The Act)

S.NO	Name of Borrower(s)	Particulars of Mortgaged Property (if any)

